



Date: August 27, 2024

To,

The General Manager,

Department of Corporate Services,

BSE Limited

Phiroze Jeejeebhoy Towers

Dalal Street, Mumbai- 400001

Scrip Code: 544223

To,

Manager-Listing Compliance,

National Stock Exchange of India Limited,

Exchange Plaza, C-1, Block G,

Bandra Kurla Complex, Bandra East,

Mumbai – 400051

Symbol: CEIGALL

Subject: Newspaper Publication of unaudited financial results (Standalone and Consolidated) for the Quarter Ended June 30, 2024.

Dear Sir/ Ma'am,

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015 ("Listing Regulations"), please find enclosed copies of the newspaper advertisement pertaining to unaudited financial results (Standalone and Consolidated) for the Quarter Ended June 30, 2024 of Ceigall India Limited ("the Company"). The advertisements were published in **Business Standard (English Newspaper) and Daily Suraj (Ludhiana Newspaper) on August 27, 2024.**

Kindly take the same on record.

Thanking You,

For Ceigall India Limited

Utkarsh Gupta (Company Secretary & Compliance officer)

Membership no: F8744

CEIGALL INDIA LIMITED

Tel/Fax: +91-161-4623666

_3.800

3,000 3,069

Dec 29,'23 Aug 26,'24 Source: Bloombers 1

UNEVEN PATH AEL share price (in ₹)


Adani group's Ebitda may go past ₹1 trn in FY25 on infra, power biz


Cement, power, and green energy expected to contribute 86% to growth

dani group is on track to surpass a combined Ebitota (earnings before interest, taxes, depreciation, and amortisation) of titrillion in the ongoing financial year (Fy25) as it prepares for a \$2 billion (over ₹16,700 crore) share sale by its flagship entity Adani Enterprises next month, according to a source close to the matte

For the financial year end-ing March 2024, the group reported a combined Ebitda of 822.917 crore, according to a presentation made to the bankers. This significant increase is anticipated due to the growth in its core infras-tructure sectors, bolstered by recent acquisitions of Penna Cement and Sanghi Cement For the financial year end-Cement and Sanghi Cement.







trillion) in various infrastruc-truc projects, with a detailed funding strategy already in place, according to senior com-pany executives.

To attract investors, the group is conducting road shows globally. Last week, the promoter family sold a minor-ity stake in Ambula Cements sac, part of their portfolio rebalanc-

India, and Canara Bank, as well as private banks like Axis Bank, ICICI Bank, and HDFC Bank, have extended funds for var-

have extended funds for various projects. The group's net debt decreased to 0.181 trillion in the financial year ending March 2024, down from 0.186 trillion in FY23.

Among its companies, Adani Power is actively acquiring major electricity generation projects. It has emerged as the highest bidder for KSK Mannardi is bankrute to KSK Mann Mahanadi, a bankrupt power firm, with an offer of ₹27,000 crore. Additionally, it is in the

crore. Additionally, it is in the process of acquiring Lanco Amarkantak for 44,100 crore, and is negotiating the purchase of Vidarbha Power.

Shares of Adani Enterprises closed at \$3,068 a share on Monday, up by 7.7 per cent since January this year. The benchmark BSE Sensex is up 26 per cent this year of this year is the process of th

Offers to 2022 batch freshers to be honoured, says Infosys CEO

Infosys CEO Saill Parekh (pictured) has indicated that offers given to freshers will be honoured by the company and followed with joining, although there has been some change in dates.

The comments of Infosys top honcho assumes significance amid reports that the company has delayed onboarding of 2,000 fresh engineering graduates from 2022-batch. The comments of Infosys to phoncho assumes significance amid reports that the company has delayed onboarding of 2,000 fresh engineering graduates from 2022-batch and there is no change in that offer will be someone who will join the company. We changed some dates but beyond that everyone will join infosys and there is no change in that approach. Parekh told PTI in response to a question on reported delays in constant on the order of the company. We changed some delays in the order of the company we have been subjected to continuous delays in the onboarding process, unpaid pre-training prograduates of 2,000 resh engineering graduates. If the order of the company we have been subjected to continuous delays in the onboarding process, unpaid pre-training prograduates of 2,000 resh engineering graduates. If the order of beyond that everyone will join Infosys and there is no change in that approach," Parekh told PTI in response to a question on reported delays in onboarding of 2,000 fresh engineering graduates for two years.

The Bengaluru-head-quartered IT company has an overall

years." said.

AXISCADES Technologies Limited

Regd Addr Tel: +91 80 4193 9000

set + 91 bit 91 SWD tex. + 91 Bit 913 9999 Email: investor relations@ioxicoades in, Website: https://accudes.com/ 22 is hereby given that the Thirty Texton (S4th) Annual General Meeting (TABOR*) of the Company will be commend to Website 18; (204 at 50 PM; (61) Strongly Website 18; (204 at 50 PM; (61) Strongly Website present Set of the Company will be commend to Website 18; (204 at 50 PM; (61) Strongly Website present Set of the Company will be able to strend the ASIA for ASIA (61) Strongly Website present set common venual, to transact the businessess as set out in the Motice of ASIA (61). Members will be able to strend the ASIA for ASIA (61) Strongly businesses as as set on the Notice of ASIA. Members will be able to strend the ASIA for ASIA (61) Strongly businesses as as set on the Notice of ASIA.

COAMM only to transact the businesses as set out in the Notice of the ABM he Company has sent the Notice of AGM and Annual Report through e-mail to Members on August 25, 2024, whose e-mail pagistered with the Company/RTA/spostiny Participants in accordance with Circular no. 09/2025 dated September 25, 202 Ministry of Corporate Affairs (MicA*) and Securities and Exchange Board of India ("SERI") Circular No. SEB/HO-PPORT/COZUT/G 6404 Obtober 07, 2023 (hierenitater collective/verlend to as the Circulars").

mentioned above.

Eligible Members who have acquired shares after the dispatch of Annual Report and holding shares as on the cut off date is Wednesday.
September 1, 2024, may obtain the User of and Password by following the procedures mentioned in the Notice.
Whenders who have not their vote by remote overlap prior to the Admin varted the AdM through VO_DAM, but shall not be entitle to cast their vote again. Members who have not cast their vote through remote a vertiga and an present in the AdM through VO_DAM.
The Company has appointed Mr. Plannad S. M. of Ms. BMP 6 Co. LIP, Company Secretaries, Bengalaru as Sorutinizer to sorutinize the evolution process.

e-voting process in a fair and transparent manner.

Members such have not registered their entit of so fair, are requested to register their entail dis in respect of shares held in electronic for with the Depository fracting their Depository fractional to a receive of their black of in physical form by writing to the Campatory Filt Not with the Depository fraction for the very finding to the Campatory Filt Not in respect of shares held in physical from by writing to the Campatory Filt Not in the Campatory F

Celgal

CEIGALL INDIA LIMITED

Registered Office: A-898, Tagore Nagar, Ludhiana, Punjab-141001 CIN: U45201PB2002PLC025257

E-mail: secretarial@ceigall.com, Website: www.ceigall.com

EXTRACT OF STATEMENT OF UNAUDITED FINANCIAL RESULTS FOR THE QUARTER ENDED JUNE 30, 2024

(All amounts in Million INR unless otherwise stated)

S. No.	Particulars		Stand	lalone		Consolidated				
		Quarter ended			Year ended	d Quarter ended		Year ended		
		30-Jun-24	31-Mar-24	30-Jun-23	31-Mar-24	30-Jun-24	31-Mar-24	30-Jun-23	31-Mar-24	
		(Unaudited)	(Audited)	(Unaudited)	(Audited)	(Unaudited)	(Audited)	(Unaudited)	(Audited)	
1	Total Income from Operations	7,813.43	8,652.14	6,508.46	29,917.96	8,302.07	9,517.53	6,578.01	30,661.88	
2	Net Profit / (Loss) for the period (before Tax, Exceptional and/or Extraordinary items)	917.80	1,140.01	696.90	3,680.41	1,039.19	1,306.11	603.33	4,053.54	
3	Net Profit / (Loss) for the period before tax (after Exceptional and/or Extraordinary items)	917.80	1,140.01	696.90	3,680.41	1,039.19	1,306.11	603.33	4,053.54	
4	Net Profit / (Loss) for the period after tax (after Exceptional and/or Extraordinary items)	691.18	866.93	512.58	2,769.32	778.59	1,081.03	441.03	3,043.07	
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	693.45	869.62	512.58	2,775.33	780.36	1,085.89	441.03	3,049.09	
6	Paid up equity share capital (Face value of 5/- each)	785.68	785.68	392.84	785.68	785.68	785.68	392.84	785.68	
7	Other equity (excluding revaluation reserves) as at balance sheet date				7,998.85				8,278.45	
8	Earnings Per Equity Shares (not annualised for quarters)									
	Basic (In ₹) Diluted (In ₹)	4.40 4.40	5.52 5.52	3.26 3.26	17.62 17.62	4.95 4.95	6.88 6.88	2.81 2.81	19.37 19.37	

Place: Ludhiana

- $above is an extract of the \ detailed \ format of \ Quarterly \ Financial \ Results \ filed \ with \ the \ Stock \ Exchanges \ under \ Regulation \ 33 \ of \ the \ Stock \ Exchanges \ under \ Regulation \ 33 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 35 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ Regulation \ 34 \ of \ the \ Stock \ Exchanges \ under \ Regulation \ 34 \ of \ the \ Stock \ Exchanges \ under \ Regulation \ And \$ SEBI (Listing Obligations and Disclosure Requirements) Regulations, 2015. The full format of the Quarterly Financial Results an available on Stock Exchanges website (www.bseindia.com, www.nseindia.com) and Company's website (www.ceigall.com), The above standalone/consolidated results, reviewed by the Audit Committee, were approved by the Board of Directors at its
- The above standalone/consolidat meeting held on August 26, 2024.

For CEIGALL INDIA LIMITED

Utkarsh Gupta Company Secretary & Compliance Officer

UltraTech raises \$500 mn | Vedanta readies ₹30K cr via sustainability loans

UltraTech Cement on Monday said it Corporation (SMBC) acted as the sole had successfully raised \$500 million sustainability-ilmed loan transcrition and served as the sole advised by the participation from six banks. The transaction marks the Linked Financing Framework.

second sustainability-linked second sustainability-linked financing raised by UltraTech, subsequent to its inaugural sustainability-linked bond issuance in 2021, the company said in a state-ment.

"This financing substance in 2021, the Company said in a state-ment.

ment.
"This financing signifies
UltraTech's ongoing commitment to
align its funding strategy with its sustainability and ESG goals," it said.

Mitsui

Linked Financing Framework Lenders for the transaction

Lenders for the transaction include SMBC, SBI, BNP Parlbas, DBS, MUFG and Mizuho.

The Sustainability Performance Targets (SPTs) include reduction of scope 1 signifies emissions, measured in kgCO2 periment to inne of cementitious material with its sus- (kgCO2/Lcem), by 27 per cent with its with the sus- (kgCO2/Lcem), by 27 per cent with its with the sus- (kgCO2/Lcem), by 27 per cent with the sus- (kgCO2/Lcem) t said. March 31, Banking FY17 baseline.

Anil Agarwal-led Vedanta Ltd has prepared a war chest of \$30,000 crore with recent funds raised through a qualified institution at placement (QIP), offer for sale (OFS) and dividend to pursus further deleveraging and growth, sources said.

Proceeds from the 88,500-crore Pior Of Vedanta Ltd, HZL'S OFS of \$3,200 crore, and \$5,100 crore from the second intertm dividend, volume to the second intertm dividend volume to the second intertment of the second intertment of the second volume to the second volume to

to reduce debt, aid growth

Vedanta may deploy this war at the Zinc India unit.



Krishan Kumar Modi 1940 - Eternity

Celebrating the timeless spirit of the late K.K. Modi, whose vision echoes in the ethos of his empire, and wisdom illuminates our path every step of the way.

> He will continue to live in our hearts forever... -Dr. Bina Modi

> > 27th August **Happy Founder's Day**







ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 81ਵੀ ਬਗੀ ਤੇ ਫ਼ੀ ਜਨਗਾ ਮੈਡੀਕਾ, ਖੁਨਦਾਨ ਕੈਂਪ ਆਰੰਭ ਹੋਇਆ। ਟੈਕਸੀ। ਚਲਾਉਣ ਦੀ। ਆੜ 'ਚ ਨਸਾ ਤਸਕਚ ਚ੍ਰਿਫ਼ਤਾਚ

(ਮੁਨੀਸ ਤਾਇਲ) ਵਿਸਵ ਪ੍ਰਸਿਧ ਭਗਤੀ ਦਾ ਘਰ ਗੁਰਦੁਆਰਾ ਨਾਨਕਸਰ ਕਲੇਗਾਂ ਵਿਖੇ ਗੁਰਦੁਆਰਾ ਨਾਨਕਸਰ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 81ਵੀਂ ਸਾਲਾਨਾ ਬਰਸੀ ਤੇ ਮਨੁੱਖਤਾ ਦੇ ਭਲੇ ਲਈ ਬਾਬਾ ਨੰਦ ਸਿੰਘ ਜੀ, ਬਾਬਾ ਲਈ ਕਾਰਾ ਨਦ ਸਿੰਘ ਜੀ, ਕਾਰਾ ਈਸਰ ਸਿੰਘ ਜੀ ਵਲੋਂ ਵਰੋਸਾਏ ਨਾਨਕਸਰ ਦੇ ਸਮੂਹ ਮਹਾਂਪੁਰਖਾਂ ਦੀ ਪੇਰਣਾ ਸਦਕਾ ਭਾਈ ਘਨੁੱਈਆ ਜੀ ਮਿਸਨ ਸੇਵਾ ਸੁਸਾਇਟੀ (ਰਜਿ) ਵਲੋਂ



ਜਨਰਲ ਮੈਡੀਕਲ ਕੈਂਪ, ਫਰੀ ਦਵਾਈਆ ਅਤੇ ਫਰੀ ਹੋਮੀਓਪੈਬਿਕ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਕਰਨ ਸਮੇਂ ਸੰਤ ਬਾਬਾ ਗੁਰਚਰਨ ਸਿੰਘ

ਜਾਂਦੇ। ਹਰੇਕ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਖੂਨਦਾਨ ਕਰਨ ਵਾਲੇ ਪ੍ਰਾਣੀਆ ਨੂੰ ਬੁਨਵਾਨ ਕਰਨ ਵਾਲੇ ਪ੍ਰਾਣੀਆਂ ਨੂੰ ਯੂਦਾ ਪਤਰ ਅਤੇ ਜਨਮਾਨ ਚਿੰਨ ਕੌਂਟ ਦੇ ਕੇ ਸਨਮਾਨਿਤ ਕੀਤਾ ਇਲੋ ਜੰਤ ਡਾ ਲਛਮਨ ਸਿੰਘ ਦਿਲੋਂ ਜੰਤ ਕਿਲ ਲਛਮਨ ਸਿੰਘ ਦਿਲੋਂ ਜੰਤ ਕਲ ਲਛਮਨ ਸਿੰਘ ਦਿਲੋਂ ਜੰਤਰ ਐਲੀਸੀਟੇਟ ਪ੍ਰੋਵੇਸ਼ਨ ਲਾਗਤ ਕਰਨ ਨਾਲ ਹਾਰਟ ਵਰਗੀਆਂ ਅਨੇਕਾਂ ਕੁੰਡੀਆਂ ਬੀਮਾਰੀਆਂ ਤੋਂ ਬਚਿਆ ਜਾਂ ਸਕਦਾ ਉੱਧ ਮਰੀਦ ਚਿੰਨ ਸ਼ੁਰਦੀਪ ਸਿੰਘ ਸ਼ਿਕਦਾ ਉੱਧ ਮਰੀਦ ਵਿੱਚ ਸਾਈਨੇਟ ਕਲਜਨ ਸਿੰਘ ਕੀਤ ਸ਼ੁਰਦੀਪ ਸਿੰਘ ਸ਼ਿਕਦ ਰਿੱਧ ਮਰੀਦੇਨਾ ਵਾਲਾਨ ਸਿੰਘ ਲਈ, ਲਣਦੇਵ ਸਿੰਘ ਸ਼ਿਕਦ ਗੱਲ ਮਰੀਦੇਵ ਵਿੱਚ ਸਾਈਨੇਟ

ਲਧਿਆਣਾ 26 ਅਗਸਤ

ਲੁਧਿਆਣਾ 26 ਅਗਸਤ (ਮੁਲੀਸ ਤਾਇਲ) ਅੰਟੀ ਨਰਬੰਟਿਕ ਵਿਭਾਗ ਦੀ ਟੀਮ ਨੰ ਰਾਜਧਾਨੀ ਦਿਲੀ ਲਈ ਟੈਕਸੀ ਚਲਾਉਣ ਦੀ ਅਸ਼ ਵਿਚੇ ਨੇਸ਼ ਦਾ ਕਾਰਬਾਰ ਕਰਨ ਵਾਲੇ ਇੱਕ ਮੁਲਜਮ ਨੂੰ ਗਿਫਤਾਰ ਕੀਤਾ ਹੈ। ਮੁਲੀਸ ਨੇ ਮੁਲਜਮ ਨੂੰ ਉਸ ਕੋਲੇ ਕਾਰੂ ਕੀਤਾ ਜਦੋਂ ਉਹ ਭੇਰਨ ਇਲਾਕੇ ਵਿੱਚ ਦਿੱਤ ਕਾਰ ਵਿੱਚ ਨੰਜੇ ਦੀ ਸਪਲਾਈ ਕਰਨ ਜਾ ਰਿਹਾ ਸੀ। ਮੁਲੀਸ ਨੇ ਮੁਲਜਮਾਂ ਦੇ ਕਰਜੇ 'ਚੋਂ 600 ਗ੍ਰਾਮ ਅਫੀਮ ਸਮੇਤ 12 ਕਿਲੇ ਭੂੰਗੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਮੁਲੀਸ ਨੇ ਪਾਇਲ ਦੇ ਪਿੰਡ ਲਾਪਰਾ ਦੇ ਗੋਹਣ ਵਾਲੇ ਰਹੀਮਦੀਨ ਲਾਪਰਾ ਦੇ ਰਹਿਣ ਵਾਲੇ ਰਹੀਮਦੀਨ ਖਾਨ ਉਰਫ ਬੱਬੂ ਖਿਲਾਫ

ਐਨਡੀਪੀਐਸ ਐਕਟ ਤਹਿਤ ਕੇਸ ਕਿ ਪੁਲੀਸ ਪਾਰਟੀ ਐਸਆਈ ਮੋਹਨ ਦਰਜ ਕਰ ਲਿਆ ਹੈ। ਪੁਲੀਸ ਨੇ ਸਿੰਘ ਦੀ ਅਗਵਾਈ ਹੇਠ ਡੇਹਲੋਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਇਲਾਕੇ ਵਿੱਚ ਗਸਤ ਕਰ ਰਹੀ ਸੀ।



ਵਿੱਚ ਸਪਲਾਬ ਕ ਗੇਤਾ। ਜਿਥੋਂ ਉਸ ਨੂੰ ਦੋ ਦਿਨ ਦੇ ਇਸੇ ਦੌਕਾਨ ਪੁਲੀਸ਼ ਨੂੰ ਸੂਚਨਾ ਮਿਲੀ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਕਿ ਮੁਲਜਮ ਨਸਾ ਤਸਕਰੀ ਦਾ ਧੰਦਾ ਕਹੀ ਹੈ ਅਤੇ ਇਹ ਗਿਆ ਹੈ। ਪੁਲੀਸ ਮੁਲਜਮਾਂ ਤੋਂ ਕਰਦਾ ਹੈ ਅਤੇ ਇਸ ਸਮੇਂ ਕਾਰ ਵਿੱਚ ਦੀ ਕੋਸਿਸ ਕਰ . ਪੁਛੰਗਿੰਡ ਕਰਨ ਦੇਵਾਂ ਲਾਹੀਂ ਹੋਈ . ਨਸੇਂ ਦੀ ਸਪਲਾਈ ਕਰਨ ਲਈ ਜਾ . ਨਸੇਂਨ ਪਦਾਰਥਾਂ ਹੈ ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਰਿਹਾ ਹੈ। ਪੁਲੀਸ ਨੇ ਮੁਲਜਮ ਨੂੰ ਪਾਸਕ ਕਰਦਾ ਸੀ।

ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿੱਚੋਂ ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਦੋਸੀ ਟੈਕਸੀ ਸਾਹਮਣੇ ਆਇਆ ਕਿ ਦੋਸੀ ਟੈਕਸੀ ਖ਼ਾਲਾਉਂਦਾ ਹੈ। ਅਕਸਰ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਤੱਕ ਹੀ ਸਵਾਗੋਂ ਲੋਂਦੀ ਹੈ। ਮੁਲਜਮ ਦੇ ਉੱਤਰ ਪ੍ਰਦੇਸ਼ ਦੇ ਤਸਕਰਾਂ ਨਾਲ ਸਬੰਧ ਹਨ। ਉਹ ਮੁਲਦਾਬਾਦਾ ਤੋਂ ਭੂੰਕੀ ਅਤੇ ਅਫੀਮ ਦੀ ਖੇਪ ਗੰਡੀ ਵਿੱਚ ਲੰਦ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮੁਲਦਾਰੀ ਕਰਦਾ ਸੀ। ਪੁਲਿਸ ਮੁਲਜਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਨਗਾਉਣ ਦੀ ਕੋਸਿਸ ਕਰ ਰਹੀ ਹੈ ਕਿ ਉਹ ਨਸੀਲੇ ਪਦਾਰਥਾਂ ਦੀ ਮੁਲਦਾਰੀ ਕਿਸ

ਨਸੀਲੇ ਪਦਾਰਥਾਂ ਦੀ ਸਪਲਾਈ ਕਿਸ

ਸੀਨੀਅਰ ਸਿਟੀਜ਼ਨ ਜੰਜੀਵ ਕੁਮਾਰ ਰੀਫ ਇੰਜੀਨੀਅਰ ਅਤੇ ਪ੍ਰਿ. ਗੁਰਮੀਤ ਸਿੰਘ ਪਲਾਹੀ ਦਾ ਕੀਤਾ ਗਿਆ ਸਨਮਾਨ ਪੈਲੀਟ ਮੈਲੀ ਦੇਲ ਸਿੰਘ ਜੌਲਾਜ਼ਾ ਨੇ ਸ਼ੋਹ ਈਸ਼ ਸਿੰਘ ਕਦਾ ਸਿੰਘ ਵਾਇਆਂ ਦੇ ਬਲੀ ਸਾਜ਼ਮਾਂ 'ਚ ਚ਼ੀ ਰਜ਼ੀ

ਫਗਵਾੜਾ 26 ਅਗਸਤ (ਅਸੌਕ ਸਰਮਾ) ਦੁਆਬਾ ਸੀਨੀਅਰ ਸਿਟੀਜ਼ਨ ਸੰਸਥਾ ਵਲੋਂ ਕਰਵਾਏ ਪਲੇਠੇ ਸਮਾਗਮ ਦੌਰਾਨ ਸੰਜੀਵ ਕੁਮਾਰ ਚੀਫ ਇੰਜੀਨੀਅਰ (ਰਿਟਾਇਰਡ) ਪੰਜਾਬ ਸਟੇਟ ਪਾਵਰਕੇਮ ਅਤੇ ਗੁਰਮੀਤ ਸਿੰਘ ਪਲਾਹੀ ਪਾਵਰਕੱਖ ਅਤੇ ਗੁਰਮੀਤ ਸਿੰਘ ਪੁਲਾਹੀ ਸਿੰਸ਼ਿਸ਼ (ਤਿਸਾਇਰਤ ਦਾ ਆਪੋ ਆਪਣੇ ਹੋ ਵਿਚ ਕੀਤੀਆਂ ਵਾੱਡੀਆਂ ਪ੍ਰਾਪਤੀ ਲਈ ਸਨਮਾਨ ਕੀਤਾ ਗਿਆ। ਜਿਸ ਵਿਚ ਦੋਨਾਂ ਸ਼ਰਮਾਨ ਕੀਤਾ ਗਿਆ। ਜਿਸ ਵਿਚ ਦੋਨਾਂ ਸ਼ਰਮਾਨ ਵੀਤਾ ਗਿਆ। ਜਿਸ ਵਿਚ ਦੋਨਾਂ ਇੰਚ ਵੱਡੀ ਗਿਣਤੀ ਸੀਨੀਅਰ ਸਿਟੀਜ਼ਨ ਪਰ ਦੁਆਬਾ ਪਿੱਤ ਵਿਚੇ ਜ਼ਿੰਦੁ ਸਨ, ਜਿਸ ਵਿਚ ਪਾਵਰਕਾਮੇ ਦੇ ਸੀਨੀਅਰ ਸਿਟੀਜ਼ਨ ਦੀ ਗੁਤਾਤ ਸੀ ਸੰਜੀਵ ਕੁਮਾਰ ਦੀ ਵਿਜੀਨੀਅਰ ਸਿਟੀਜ਼ਨੀਅਰ ਸਿਟੀਜ਼ਨ ਵਿੱਚ ਸ਼ਵਲਤਾ ਨਾਲ ਸੇਵਾ ਨਿਕਾਈ ਅਤੇ ਇਸ ਦੋਨਾਂ ਨਿਰਮਾਤ ਕਰਨ ਦਾਲ ਹੋਈ ਦੀ ਸ਼ਬਲਤਾ ਨਾਲ ਸੇਵਾ ਨਿਕਾਈ ਅਤੇ ਇਸ ਦੋਨਾਂ ਰਿਸਪਾਤ ਕਰਨ ਵਾਲਾ ਕੀਵੇਂ ਦੀ ਉਸਰੀ ਰਿਸਪਾਤ ਕਰਨ ਵਾਲਾ ਕੀਵੇਂ ਦੀ ਉਸਰੀ ਪਾਵਕਾਮ ਦੇ ਸੀਨੀਅਕ ਸਿਟੀਜਨ ਦੀ ਬਹੁਤਾਰ ਸੀ ਸੰਜੀਵਾ ਕੁਮਾਰ ਚੀਫ ਇੰਜੀਨੀਅਰ ਫਿਟਾਇਰਡ) ਜਿਹਮਨਾ ਨੇ ਤਿੰਨ ਦਹਾਕੇ ਤੋਂ ਵੱਧ ਸਨਾ ਪੰਜਾਬ ਸਟੇਟ ਕਾਰਪੋਰੇਸ਼ਨ ਵਿੱਚ ਸਫਲਤਾਂ ਕਾਲ ਸਨਾ ਸ਼ੋਕਾ ਨਿਕਾਮ ਦੇ ਸ਼ੋਕਾ ਨੇ ਵਿੱਚ ਸ਼ੋਕਾ ਨੇ ਵਿਸ਼ਹੀਦੇ ਅਤੇ ਸ਼ੋਕਾ ਨੇ ਬੇਲਮ ਦੇ ਵਾਚਣਾ ਘੱਡ ਕੀ ਕੀ ਪ੍ਰਤਿਸ਼ਟ ਸ਼ੋਕਾ ਸ਼ੋਕਾ ਸ਼ੋਕਾ ਨੇ ਬੇਲਮ ਦੇ ਜ਼ਾਨ ਸੰਸ਼ਕਾ ਨਿਕਾਮ ਦੇ ਸ਼ੋਕਾ ਨੇ ਕੁਲਮ ਦੇ ਸ਼ਾਕਾ ਨੇ ਬੇਲਮ ਦੇ ਵਾਚਣਾ ਘੱਡ ਕੀ ਕੀ ਪ੍ਰਤਿਸ਼ਟ ਸ਼ੋਕਾ ਸ਼ਕਾ ਸ਼ੋਕਾ ਸ਼ੋਕਾ ਸ਼ਕਾ ਸ਼ੋਕਾ ਸ਼ੋਕਾ ਸ਼ਕਕਾ ਸ਼ਕਾ ਸ਼ਕਕਾ ਸ਼ਕਕਾ



ਇੰਜੀਨੀਅਰ ਕੁਰਵੰਧ ਸਿੰਘ ਵੱਡੇ ਜੀ ਰਾਮ ਸ਼ਰਨ ਦੇ ਐਸ ਆਈ ਫਿਟਾਰਿਤਲ (ਇੰਜੀਨੀਅਰ ਜ਼ਰਦੀਪ ਸਿੰਘ ਹੁੰਸਿਆਰਪੁਰ, ਇੰਜੀਨੀਅਰ ਅਮਰੀਕ ਸਿੰਘ ਐਸ ਡਾਂ 5, ਫਿਟਾਫਿਤਲ, ਦਿੰਜੀਨੀਅਰ ਪਾਣ ਐਸ ਡੀ.ਓ. ਫਿਟਾਫਿਤਲ, ਇੰਜੀਨੀਅਰ ਪਾਣ ਐਸ ਡੀ.ਓ. ਕੁੱਡਰ, ਇੰਜੀਨੀਅਰ ਪਾਣ ਐਸ ਡੀ.ਓ. ਕੁੱਡਰ, ਇੰਜੀਨੀਅਰ ਅਕੂਤ ਕੁਮਾਰ ਸੀ ਐਚ ਡੀ ਫਿਟਾਫਿਤਸ, ਸੁਕਦੰਦ ਸਾਹਨੀ ਸੁਪਰਫੇਟ, ਦਿੰਜੀਨੀਅਰ ਅਕੂਤ ਇੰਜੀਨੀਅਰ ਹਰਗਿਸਨ ਲਾਲ ਜ਼ੇਦੀ ਕਿਟਾਫਿਤਲ, ਸੀ ਸੁਪਰਿਵਦਰ ਸਿੰਘ ਪਲਾਹੀ, ਸਿੰਘ ਕਿਟਾਫਿਤਲ, ਸੀ ਸੁਪਰਿਵਦਰ ਸਿੰਘ ਪਲਾਹੀ, ਸਾਹਰ ਕੁਰਵਿੰਦਰ ਸਿਪਰ ਸਮਾਹਟ ਮੁੱਧ ਕਰਦਾ ਹਾਂ ਕੁਰਵਿੰਦਰ ਸਿਪਰ ਸਮਾਹਟ ਮੁੱਧ ਕਰਦਾ ਹਾਂ ਕੁਰਵਿੰਦਰ ਸਿਪਰ ਸਮਾਹਟ ਮੁੱਧ ਕਰਦਾ ਹਾਂ ਕੁਰਵਿੰਦਰ ਸਿਪਰ ਸਾਹਟਾਂ ਮੁੱਧ ਕਰਦਾ ਹਾਂ ਕੁਰਵਿੰਦਰ ਸਿਪਰ ਸਿਪਰਟ ਸੁਧਰਵੰਧ ਹਾਂ ਕੁਰਵਿੰਦਰ ਸਿਪਰਟ ਸੁਪਰਵੰਧ ਸਾਹਟਾਂ ਸੁਧਰਵੰਧ ਹਾਂ ਸਨ। ਸੋਹਫ਼ ਵਿਗਤ ਕਿਟਾਵਿਤਲ ਸਿਪਰਟ ਸਾਹਟਾਂ ਸੁਧਰਵੰਧ ਸਾਹਟਾਂ ਸੁਧਰਵੰਧ ਸਾਹਟਾਂ ਸੁਧਰਵੰਧ ਸਨ। ਸਨ। ਸ਼ਰਵੰਧ ਸਿਧਰਟ ਸਾਹਟਾਂ ਸੁਧਰਵੰਧ ਸਨ। ਸਨ। ਸ਼ਰਵੰਧਰ ਸਿਪਰਟ ਸੁਧਰਵੰਧ ਸ਼ਰਵੰਧਰ ਸਿਪਰਟ ਸੁਧਰਵੰਧ ਸ਼ਰਵੰਧਰ ਸ਼ਰਵੰਧਰ ਸਿਪਰਟ ਸ਼ਰਵੰਧਰ ਸਿਪਰਟ ਸ਼ਰਵੰਧਰ ਸ਼ਰਵੰਧਰ ਸ਼ਰਵੰਧਰ ਸਿਪਰਟ ਸ਼ਰਵੰਧਰ ਸ਼ਰਵੰਧਰ ਸ਼ਰਵੰਧਰ ਸ਼ਰਵੰਧਰ ਸਿਪਰਟ ਸ਼ਰਵੰਧਰ ਸ਼ਰਵ ਇਜੀਨੀਅਰ ਗੁਰਦੇਵ ਸਿੰਘ ਢੱਡੇ ਸੀ ਰਾਮ ਸਰਨ

ਪਾਇਲ, ਲੁਧਿਆਣਾ, 26 ਅਗਸਤ (ਜੱਗੀ) ਭਗਤੀ ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੰਚਖੇਡ ਵਾਸੀ ਧੰਨ ਧੰਨ ਬਾਬਾ ਇਸਰ ਸਿੰਘ ਜੀ ਦੇ 49ਵੇਂ ਕਰਮਾ ਲਾਕਤੀ ਆਰਥਨ ਵਿੱਚ ਵਿੱਚ ਵਿੱਚ ਦ ਕਾਰਜ ਸਦੇਸ਼ ਦੇ ਸਾਹ ਪਰ ਬਾਬਾ ਦੋਸ਼ਰ ਸਿੰਘ ਜੀ ਦੇ 49ਵੇਂ ਬਰਸੀ ਸਮਾਗਮਾਂ ਮੇਕੇ ਪੰਜਾਬ ਦੇ ਸੂਚਨਾ ਤੇ ਲੋਕ ਸੇਪਰਕ ਮੰਤਰੀ ਸ੍ਰੀ ਚੰਤਨ ਸਿੰਘ ਜੰਡਾਮਾਜ਼ਰਾ ਅਤੇ ਵਿਧਾਨ ਸਭਾ ਹਰਕਾ ਪਾਇਲ ਦੇ ਵਿਧਾਨ ਸਭਾ ਹਰਕਾ ਪਾਇਲ ਦੇ ਵਿਧਾਨ ਸਭਾ ਹਰਕਾ ਪਾਇਲ ਦੇ ਵਿਧਾਨ ਸਭਾ ਹਰਕਾ ਸ਼ਿੰਹ ਤੇ ਸਤਿਕਾਰ ਸਹਿਤ ਹਾਜ਼ਰੀ ਕਰੀ ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੰਡਾਮਾਜ਼ਰਾ ਅਤੇ ਵਿਧਾਇਕ ਸੀ ਮਨਵਿੰਦਰ ਸਿੰਘ ਗਿਆਸਪੁਰਾ ਦਾ ਤਰਸੀ ਸਮਾਗਮਾਂ ਵਿੱਚ ਪਹੁੰਦਰ ਤੇ ਰਾਡਾ ਸਾਹਿਤ ਸੰਪਰਦਾਇ ਵਲੋਂ ਉਹਨਾਂ ਦੂੰ ਲਗਾਈ ਵਿੱਚ ਪੁਰਦਾਇ ਵਲੋਂ ਉਹਨਾਂ ਦੂੰ ਲਗਾਜ਼ਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਸੰਗਤਾਂ ਵਿੱਚ ਬੈਠਾ ਕੀਤਰਨ ਵੀ ਸਰਵਣ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਸ੍ਰੀ

ਚੇਤਨ ਸਿੰਘ ਜੋੜਾਮਾਜਰਾ ਨੇ ਆਖਿਆ ਕਿ ਧੰਨ ਧੰਨ ਬਾਬਾ ਈਸਰ ਸਿੰਘ ਜੀ ਦੀ ਵਰੋਸਾਈ ਧਰਤੀ ਨਤਮਸਤਕ ਹੋਏ ਬਹੁਤ ਚੈਗਾ

ਸਾਹਿਬ ਵਾਲਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਪੰਜਾਬ ਸਰਕਾਰ ਰਾੜਾ



ਲੱਗਿਆ ਅਤੇ ਵਾਂਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਵੇਖਕੇ ਮਨ ਨੂੰ ਸਕੂਨ ਮਿਲਿਆ ਹੈ, ਕਿਉਂਕਿ ਸੰਤ ਬਾਬਾ ਇਸਰ ਸਿੰਘ ਜੀ ਨੇ ਲੇਮਾ ਸਮਾਂ ਭਗਤੀ ਕਰਕੇ ਵਾਗਿਗੂਰ ਦਾ ਗਿਆਨ ਪ੍ਰਾਪਤ ਕੀਤਾ ਅਤੇ ਲੱਖਾਂ-ਕਰੋਡਾਂ ਸੰਗਤਾਂ ਨੂੰ ਮਾਰਗ ਦਰਸ਼ਨ ਕਰਕੇ ਸ੍ਰੀ ਗੁਰੂ ਗੁੱਚ ਸਾਹਿਬ ਜੀ ਦੇ ਲੜ ਲਾਇਆ ਹੈ। ਉਹਨਾਂ ਬਾਬਾ ਬਲਜਿੰਦਰ ਸਿੰਘ ਰਾੜਾ

ਸਾਹਿਬ ਦੇ ਪ੍ਰਬੰਧਕਾਂ ਅਤੇ ਸਮੁੱਚੀ ਸੰਗਤ ਦੇ ਨਾਲ ਹੈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜ਼ਰਾ ਦਾ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ 49ਵੇਂ ਬਰਸੀ ਸਮਾਗਮਾਂ ਮੌਕੇ ਸ਼ਾਮਲ ਹੋਣ ਤੇ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਸਿਆਸਪਾਕ ਤਾਂਡੋਂ ਰਿਆਂ ਤੋੜ ਤੋਂ ਗਿਆਸਪੁਰਾ ਵੱਲੋਂ ਵਿਸ਼ੇ ਪੈਨਵਾਦ ਕੀਤਾ ਗਿਆ। ਵੱਲੋਂ ਵਿਸ਼ੇਸ਼ ਤੌਰ ਤੇ

ਜਨਰਲ ਪੰਨੇ ਵਾਸਤੇ ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਚਾਰ ਦਿਨਾਂ ਸਾਹਿਤ ਮੇਲਾ (14,15,16,17 ਨਵੰਬਰ) ਦੀ ਵਿਉਤਬੰਦੀ

ਲੰਧਿਆਣਾ 26 ਅਗਸਤ (ਪ.ਪ.) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਚਾਰ ਦਿਨਾਂ ਪੁਸਤਕ ਮੈਨਾ ਅਤੇ ਸਾਹਿਤ ਉਤਸਵ ਕਰਵਾਉਣ ਦਾ ਫੈਸੜਾ ਅੱਜ ਇਸ ਸੁੱਧੀ ਭਣਾਈ ਗਈ ਵਿਸ਼ੇਸ਼ ਸਮੇਤੇ ਵਲੋਂ ਕੀਤਾ ਗਿਆ। ਫੈਸਲਾਈਤਾ ਗਿਆ ਕਿ ਨੈਸ਼ਨ ਭੁੱਕ ਟਰਸਟ, ਮਿਲਕੋਫੋਂਡ, ਨਾਰਥ ਜੋਨ ਕਲਚਲ, ਪੰਜਾਬੀ ਸਾਹਿਤ ਸਭਾ ਦਿੱਲੀ ਸੈੱਟਰ ਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਡਾ ਉਤਸਵ ਮਨਾਇਆ ਨਾਲ ਵੱਡਾ ਉਤਸਵ ਮਨਾਇਅ

ਸਹਿਯੋਗ ਲੈ ਕੇ ਵੱਧ ਤੋਂ ਵੱਧ ਲੋਕਾਂ ਨੂੰ ਲਈ ਪੁਸਤਕਾਂ ਦੇ ਵਿਸ਼ੇਸ਼ਕਰ ਪ੍ਰਚੂਨ



ਨਹੀਂ / ਦਿਖਾ ਦਿ ਦਿਆਟਨ ਅਤੇ ਸਮਾਪਤੀ ਸਮੇਂ ਕੀ। ਪੱਧਰ ਚੀ ਸਾਹਿਤਕ ਸ਼ਖ਼ਸੀਅਤ ਨੂੰ ਤੁਲਾਇਆ ਜਾਵੇਗਾ। ਇਸ ਕਾਰਕ ਲਈ ਸਕੂਲਾਂ, ਕਾਲਜਾਂ ਅਤੇ ਸਾਹਿਤਕ ਸਿਸਥਾਵਾਂ ਦਾ ਤਰਵਾਂ ਸਹਿਯੋਗ ਲੈਣ ਦਾ ਯਤਨ ਕੀਤਾ ਜਾਵੇਗਾ। ਮੀਟਿੰਗ ਵਿਚ ਅਕਾਤਮੀ ਦੇ ਪ੍ਰਧਾਨ ਡਾ. ਸਰਸ਼ਜੀਤ ਸਿੰਘ, ਜਨਰਲ ਸਕਾਂਤਰ ਡਾ. ਗੁਲਜਾਰ ਸਿੰਘ ਪੱਧਰ, ਸੰਯੋਜਕ ਸ੍ਰੀ ਖੁਸ਼ਵੰਤ ਬਰਗਾਤੀ, ਮੀਤ ਪ੍ਰਧਾਨ ਡਾ. ਅਗਵਿੰਦਰ ਕੋਰ ਕਾਰੜਾ, ਡਾ. ਗੁਰਚਰਨ ਕੋਰ ਕੋਰਰ, ਤੁਲਾਨ, ਲਈ, ਗੁਰਚਰਨ ਕੋਰ ਕਰਰ, ਤੁਲਾਨ, ਲਈ, ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ ਜਨਮੇਜ਼ਾ ਸਿੰਘ ਜੌਹਲ, ਦੀਪ ਦਿਲਬਰ

ਰੋਟਰੀ ਕਲੱਬ ਆਫ਼ ਲਧਿਆਣਾ ਹਾਰਮਨੀ ਵੱਲੋਂ ਜਨਮਾਨ ਸਮਾਗਮ ਆਯੋਜਿਤ

วเนาเลา เพลิม นิแเพ้น ยิ

ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਰਦਨ ਸਰਾਭਾ ਨਗਰ ਲੁਧਿਆਣਾ ਵਿਖੇ ਰੋਟਰੀ ਕਲੱਬ ਆਵ ਲੁਧਿਆਣਾ ਹਾਰਮਨੀ ਦੇ ਵੱਲੋਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਰੋਟਰੀ ਕਲਾਬ ਆਫ਼ ਲੁਧਿਆਣਾ ਹਾਰਮਨੀ ਦੇ ਸਮੂਹ ਮੈਬਰਾਂ ਤੇ ਕਲਾਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੰਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੰਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਕਿਰਪਤ ਵਿਚੋਂ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋਂ ਚਲਾਈ ਜਾ ਰਹੀ ਹੈ। ਉਹ

ਪੰਜਵਾਦ ਪ੍ਰਗਟ ਕਰਦਾ ਹਾਂ ਇਸ ਮੌਕੇ ਰੋਟਰੀਅਨ ਟੀਮ ਵਾੱਲੋਂ ਪਿਛਲੇ ਸਮੇਂ ਦੌਰਾਨ ਵਿਦਿਆ, ਸਿਹਤ ਦੇ ਸਮੂਹ ਮੈਂਬਰਾਂ ਸਾਹਮਣੇ ਪੇਸ਼ ਕੀਤੀ। ਇਕੱਤਰਤ ਡਾ.ਪੀ.ਐਸ. ਰਰੋਵਰ ਡੀਸਟਿਕ ਕਾਵਰਨਤ 3070 ਅਤੇ ਚੈਂਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਦੌਰਾਨ ਰੋਟਰੀ ਕਲਾਂਬ ਆਫ਼ ਲੁਧਿਆਣਾ ਹਾਰਮਨੇ



ਨੇ ਸਮੂਹ ਫੋਟਰੀਅਨ ਨੂੰ ਜੋਜ਼ਦਾਰ ਸੰਦਾ ਦੇਂਦਿਆਂ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਹੋਇਆਂ ਕਿਹਾ ਕਿ ਫੋਟਰੀ ਕਲੰਬ ਨੂੰ ਉਹ ਹੋਫ ਫੋਟਰੀ ਕਲੰਬ ਆਫ਼ ਲੁਧਿਆਣਾ ਹਾਰਮਨੀ ਦੀ ਮਸ਼ਬੂਤੀ ਪ੍ਰਦਾਨ ਕਰਨ ਲਈ ਵੱਧ ਤੋਂ ਵੱਧਾ ਸ਼ਿਕਟਰੀ ਫੋਟਰੀਅਨ ਸ਼ਿਕਸ਼ ਸੁਨਿਨਾ ਜਿਨ ਨੇ ਫੋਟਰੀ ਰਿਸ਼ਟਰੀਆਂ ਨੂੰ ਕਰਜੇਕਾ ਨਾਲ ਜਿੰਨ ਦਾ ਕਾਰਸ ਵਿੱਚ ਇੱਕ ਅਤੇ ਜ਼ਿਕਟਰੀਆਂ ਨੂੰ ਕਰਮੇ ਕਰੋ ਜੋ ਫਿਲਕੇ ਉਪਰਾਲਾ ਕਰਨ ਤਾਂ ਕਿ ਸੇਵਾ ਕਾਰਜਾਂ ਦੀ ਮੁਹਿੰਮ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਸ਼ਵਾਰਤਾਆਂ ਨੂੰ ਕਰਕੇ ਨਾਲ ਜ਼ਬਰ ਦਾ ਕਰਕ ਗੁਆਰਾਟਾ ਪਾਰਮਨੀ ਵੱਲੋਂ ਪਿਛਲੇ ਅੱਗੋਂ। ਉਪਰਾਣਾ ਕਰਨ ਤੋਂ ਕਿ ਸੇਵਾ ਕਾਰਜਾ ਦੀ ਨਹਿੰਦਾ ਦੇਵਾਨ ਕੀਤੇ ਕਿ ਇਸੂਹ ਸਮਾਜ ਸੇਵੀ ਕਰਜਾ ਦੀ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਉਨ੍ਹਾਂ ਨੇ ਫੋਟਰੀ ਕਲੰਬ ਆਫ਼ ਲੁਧਿਆਣਾ ਹਾਰਮਨੀ ਦੀ ਸਮੁੰਚੀ ਡੀਸਟ੍ਰਿਕ ਗਵਰਨਰ 3070 ਅਤੇ ਰੋਟਰੀ ਕਲੰਬ

हे मुख्य फिला माजार पेया वाँची पितांडवर स्थेण देखी तार्ज कर हिम्मल्य गण्डली सी प्रयुग्ध देखीकर देखान जम्मणे क्षांडव इंटर्किक डा॰ प्रकार सितों इंटर्किकर विकार कर्मा वाइंड, इंटर्किकर डा॰ क्षांचा इंटर्किकर इंटर्किकर डा॰ क्षांचारी इंट्राच इंटर्किकर प्रसादिकर वाईंड, इंट्रिकेट क्षांची इंट्राच इंट्रिकेट प्रसादिकर वाईंड, इंट्राचिकर क्षांचीकर कर क्षांचीकर क्षांचीकर कर क्षांचीकर क्षांचार के क्षांचार क्रांच ਦੇ ਨਾਲ ਅਸਿਸਟੈਂਟ ਗਵਰਨਰ ਰੋਟਰੀਅ ਅਰੋੜਾ ਸਮੇਤ ਰੋਟਰੀ ਕਲਾਬ ਆਫ਼ ਲੀ

ਸੁਪਤਨੀ ਮੈਡਮ ਬਲਵਿੰਦਰ ਗਰੋਵਰ ਨੂੰ ਵਿਸ਼ੇ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ ਡਾ.ਚਾਹਲ , ਰੋਟਰੀਅਨ ਆਤਮਜੀਤ ਸਿੰਘ ਰੋਟਰੀਅਨ ਕਰਨਲ (ਰਿਟਾ.) ਕਨਵੰਲਜੀਤ ਸਿੰਘ ਰੋਟਰੀਅਨ ਸਰਿੰਦਰ ਸਿੰਘ ਕਟਾਰੀਆ, ਰੋਟਰੀਅਨ ਮਲਕੀਅਤ ਸਿੰਘ ਔਲਖ, ਰੋਟਰੀਅਨ ਮੰਗਤ ਰਾਮ

ਲਈ ਮੈਂ ਸ਼ੁਰੂ ਫੋਰਰੇਅਨ ਮੋਬਰਾਂ ਦਾ ਇਲੋਂ ਕੰਨਤ ਆਫ਼ ਸੁਹਿਆਣਾ ਹਾਰਨ। ਦਾ ਸ਼ੁਰੂ ਦਾ ਗੁਰੂ ਹੋ ਕਰਨ ਨਾਲ 2010 ਅਤ ecu ann ਨਾਲ ਜਿਵੇਂ ਕੀ ਜਿਹੜ ਨੇ ਨੈਰਿਤ ਰਿਤਾ ਜ਼ਿਲ੍ਹਾ ਪੁਰਾਨ ਦੇ ਦਾ ਹੁਣ ਦਾ ਜ਼ਿਲ੍ਹਾ ਪੁਰਾਨ ਦੇ ਦਾ ਜ਼ੁਰੂ ਹੋ ਜ਼ਿਲ੍ਹਾ ਦਾ ਜ਼ੁਰੂ ਹੋ ਜ਼ਿਲ੍ਹਾ ਦਾ ਜ਼ੁਰੂ ਹੋ ਜ਼ਿਲ੍ਹਾ ਦਾ ਜ਼ੁਰੂ ਹੋ ਜ਼ੁਰੂ ਹੋ ਜ਼ਿਲ੍ਹਾ ਦਾ ਜ਼ੁਰੂ ਹੋ ਜ਼ੁਰੂ ਗੁੱਥੇ ਦਾ ਜ਼ੁਰੂ ਗੁੱਥੇ ਜ਼ੁਰੂ ਹੋ ਜ਼ੁਰੂ ਗੁੱਥੇ ਜ਼ੁਰੂ ਹੋ ਜ਼ੁਰੂ ਗੁੱਥੇ ਜ਼ੁਰੂ ਗੁੱਥੇ ਜ਼ੁਰੂ ਗੁੱਥੇ ਜ਼ੁਰੂ ਗੁੱਥੇ ਜ਼ਿਲ੍ਹਾ ਦਾ ਜ਼



ਫੁੱਲਾਂ ਦੇ ਹਾਰ ਪਾ ਕੇ ਸੁਭਕਾਮਨਾਵਾਂ ਦਿੱਤੀਆਂ ਅਤੇ ਪੰਜਾਬ ਸਰਕਾਰ ਦਾ

ਪੰਜਾਬ ਅੰਦਰ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਸਨ ਅਤੇ ਦਿੱਤੀਆਂ ਅਤੇ ਪੰਜਾਬ ਸ਼ਰਕਾਰ ਦਾ ਦੀਆਂ ਸਮੱਸਿਆਵਾਂ ਸਨ ਅਤੇ ਪੰਜਾਬ ਸ਼ਰਕਾਰ ਦਾ ਦੀਆਂ ਸਮੱਸਿਆਵਾਂ ਸਨ ਅਤੇ ਪੰਜਾਬ ਦੀ ਦੇ ਦੇ ਦੇ ਦਿਸ ਮੌਕੇ ਤੇ ਹੋਰਨਾਂ ਤੋਂ ਇਲਾਵਾਂ ਲਿਆਦੀਆਂ ਗਈਆਂ ਸਨ। ਉਨ੍ਹਾਂ ਦੇ ਪਿਆਨ ਸਹਾਜ਼ਨ ਵਾਲੇ ਆਪਣੇ ਅਧਿਕਾਰੀਆਂ ਨਾਲ ਪੰਜਾਬ ਪ੍ਰਧਾਨ, ਕਪਿਲ ਸਰਮਾ ਚਰਚਾ ਕਰਕੇ ਡੀਪੂ ਹੋਰਡਰਾਂ ਦੇ ਜੋ ਜਰਨਲ, ਸਰਕਾਰੇ, ਕ, ਬਜਜੀਤ ਕਰਾਇਆ ਰਾਸ਼ੀ ਸੀ ਉਹ ਸਾਕੀ ਮਹਾਜਨ, ਪਵਨ ਕੁਮਾਰ, ਸੰਦੀਪ ਰਾਸ਼ੀ 103 ਕਰੋਂਡ ਰੁਪਏ ਰਲੀਜ

ਇਨ, ਪ ਡੀ ਪ ਹੈਲਡਰਾਂ ਦੀ ਰਾਸਨ ਦੀ ਕੰਡ ਤੋਂ ਦੌਗਣਾ ਪੈਸੇ ਮਿਲਣਗੇ । ਉਨ੍ਹਾਂ ਕਿਹਾ ਕਿ ਸਰਕਾਰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੇਖ ਕੇ ਕੱਡੇ ਫੈਸਲ ਕਰਦੀ ਆ ਰਹੀ ਹੈ ਡੀਪੂ ਹੈਲਡਰਾਂ ਨੂੰ ਡਵਿੱਖ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇਂ ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਨੈਤਿਕ ਜਿੱਖਿਆ ਦਿਮਤਿਹਾਨ ਦੇਸ਼ ਤਰ ਵਿੱਚ ਕਰਵਾਇਆ ਗਿਆ। ਪੰਜਾਬ ਦੇ ਵੱਖ ਵੱਖ ਜੰਨਾ ਅਧੀਨ ਸੰਗਰੂਰ-ਬਰਨਾਲਾ- ਆਨਸਾ-ਸਾਲੰਬਰੈਟਲਾ ਜੰਨ ਵਿੱਚ ਇਹ ਇਹ ਸਿਖਤੀ ਸ਼ਹਾਨ ਸੁਰਿਦਰ ਪਾਲ ਸਿੰਘ ਸਿਖਤੀ ਜੰਨਲ ਕੰਅਾਰਡੀਨੈਟਰ, ਕੁਲਵੰਤ ਸਿੰਘ ਨਾਗਰੀ ਜੰਨਲ ਸਕਤਰ, ਕੰਅਾਰਡੀਨੈਟਰ ਗੁਰੇਮੈਲ ਸਿੰਘ , ਪ੍ਰੰ ਨਰਿੰਦਰ ਸਿੰਘ ਸਕਤਰ ਅਕਾਦਮਿਕ ਖੇਤਰ, ਲਾਭ ਸਿੰਘ ਸਿੰਘ ਦੇ ਸ਼ਹਿਤ ਜਾਂਦੇ ਸਿੰਘ ਸ਼ਹਿਤ ਹੈ ਜਾਂਦੇ ਸਿੰਘ ਸ਼ਹਿਤ ਦੇਸ਼ ਸ਼ਹਿਤ ਸਿੰਘ ਸ਼ਹਿਤ ਦੇਸ਼ ਸ਼ਹਿਤ ਸਿੰਘ ਸ਼ਹਿਤ ਜਾਂਦੇ ਸਿੰਘ ਸ਼ਹਿਤ ਦੇਸ਼ ਸ਼ਹਿਤ ਸ਼ਹਿ ਅਜਮੇਰ ਸਿੰਘ ਫਤਿਹਗੜ ਛੇਨਾ ਅਜਸਰ ਸਿੰਘ ਵੀਤਰਗੜ੍ਹ ਛਨਾ ਡਿਪਟੀ ਡਾਇਰੈਕਟਰ , ਗੁਲਜਾਰ ਸਿੰਘ ਸਕੱਤਰ ਸੰਗਰੂਰ, ਪ੍ਰੋ: ਹਰਵਿੰਦਰ ਕੌਰ ਐਡੀਸਨਲ ਸਕੱਤਰ ਇਸਤਰੀ ਕੌਰ ਅੰਡੀਸਨਲ ਸਕੱਤਰ ਇਸਤਰੀ ਕੌਸਲ, ਅਮਨਦੀਪ ਕੌਰ, ਗੁਰਮੀਤ ਸਿੰਘ ਡਿਪਟੀ ਜੌਨਲ ਪ੍ਰਧਾਨ, ਅਵਤਾਰ ਸਿੰਘ ਬਰਨਾਲਾ, ਅਮਨਪ੍ਰੀਤ ਸਿੰਘ ਮਾਲੋਰਕੈਟਲਾ ਦੀ ਨਿਗਰਾਨੀ ਹੋਰ ਕਰਵਾਇਆ ਗਿਆ। ਜਿਸ ਸਬੰਧੀ 50 ਪ੍ਰੀਖਿਆ ਕੇਂਦਰਾਂ ਵਿੱਚ 5000 ਤੋਂ ਵੱਧ

Ceigall

CEIGALL INDIA LIMITED

Registered Office: A-898, Tagore Nagar, Ludhiana, Punjab-141001 CIN: U45201PB2002PLC025257

E-mail: secretarial@ceigall.com, Website: www.ceigall.com

EXTRACT OF STATEMENT OF UNAUDITED FINANCIAL RESULTS FOR THE **QUARTER ENDED JUNE 30, 2024**

ounts in Million INR unless otherwise st

S. No.	Particulars	Standalone				Consolidated			
		Quarter ended			Year ended	Quarter ended			Year ended
		30-Jun-24	100000000000000000000000000000000000000	30-Jun-23 (Unaudited)	31-Mar-24 (Audited)	30-Jun-24 (Unaudited)	31-Mar-24 (Audited)	30-Jun-23 (Unaudited)	31-Mar-24 (Audited)
		(Unaudited)							
1	Total Income from Operations	7,813.43	8,652.14	6,508.46	29,917.96	8,302.07	9,517.53	6,578.01	30,661.88
2	Net Profit / (Loss) for the period (before Tax, Exceptional and/or Extraordinary items)	917.80	1,140.01	696.90	3,680.41	1,039.19	1,306.11	603.33	4,053.54
3	Net Profit / (Loss) for the period before tax (after Exceptional and/or Extraordinary items)	917.80	1,140.01	696.90	3,680.41	1,039.19	1,306.11	603.33	4,053.54
4	Net Profit / (Loss) for the period after tax (after Exceptional and/or Extraordinary items)	691.18	866.93	512.58	2,769.32	778.59	1,081.03	441.03	3,043.07
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	693.45	869.62	512.58	2,775.33	780.36	1,085.89	441.03	3,049.09
6	Paid up equity share capital (Face value of 5/- each)	785.68	785.68	392.84	785.68	785.68	785.68	392.84	785.68
7	Other equity (excluding revaluation reserves) as at balance sheet date				7,998.85				8,278.45
8	Earnings Per Equity Shares (not annualised for quarters) Basic (In ₹) Diluted (In ₹)	4.40 4.40	5.52 5.52	3.26 3.26	17.62 17.62	4.95 4.95	6.88	2.81	19.37 19.37

Notes:

 The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on Stock Exchanges website (www.bseindia.com, www.nseindia.com) and Company's website (www.ceigall.com).

2) The above standalone/consolidated results, reviewed by the Audit Committee, were approved by the Board of Directors at its meeting held on August 26, 2024.

For CEIGALL INDIA LIMITED

Place: Ludhiana Date: 26th August, 2024

Utkarsh Gupta Company Secretary & Compliance Officer